

 Print Page

Sri Guru Granth Sahib

Displaying 514 of

ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥

Naanak Man Hee Thae Man Maaniaa Naa Kishh Marai N Jaae ||2||

O Nanak, through the mind, the mind is satisfied, and then, nothing comes or goes. ||2||

ਗੁਜਰੀ ਵਾਰਾ (੩) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧

Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪

ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥

Kaaeiaa Kott Apaar Hai Milanaa Sanjogee ||

The body is the fortress of the Infinite Lord; it is obtained only by destiny.

ਗੁਜਰੀ ਵਾਰਾ (੩) (੧੩):੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੨

Raag Gujri Ki Vaar Guru Amar Das

ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥

Kaaeiaa Andhar Aap Vas Rehiaa Aapae Ras Bhogee ||

The Lord Himself dwells within the body; He Himself is the Enjoyer of pleasures.

ਗੁਜਰੀ ਵਾਰਾ (੩) (੧੩):੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੨

Raag Gujri Ki Vaar Guru Amar Das

ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥

Aap Atheeth Alipath Hai Nirajog Har Jogee ||

He Himself remains detached and unaffected; while unattached, He is still attached.

ਗੁਜਰੀ ਵਾਰਾ (੩) (੧੩):੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੨

Raag Gujri Ki Vaar Guru Amar Das

ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥

Jo This Bhaavai So Karae Har Karae S Hogee ||

He does whatever He pleases, and whatever He does, comes to pass.

ਗੁਜਰੀ ਵਾਰਾ (੩) (੧੩):੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੩

Raag Gujri Ki Vaar Guru Amar Das

ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥

Har Guramukh Naam Dhhiaaeai Lehi Jaahi Vijogee ||13||

The Gurmukh meditates on the Lord's Name, and separation from the Lord is ended. ||13||

ਗੁਜਰੀ ਵਾਰਾ (੩) (੧੩):੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੩

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪

ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥

Vaahu Vaahu Aap Akhaaeidhaa Gur Sabadhee Sach Soe ||

Waaho! Waaho! The Lord Himself causes us to praise Him, through the True Word of the Guru's Shabad.

ਗੁਜਰੀ ਵਾਰਾ (੩) (੧੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੪

Raag Gujri Ki Vaar Guru Amar Das

ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥

Vaahu Vaahu Sifath Salaah Hai Guramukh Boojhai Koe ||

Waaho! Waaho! is His Eulogy and Praise; how rare are the Gurmukhs who understand this.

ਗੁਜਰੀ ਵਾਰਾ (੩) (੧੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੫

Raag Gujri Ki Vaar Guru Amar Das

ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥

Vaahu Vaahu Baanee Sach Hai Sach Milaavaa Hoe ||

Waaho! Waaho! is the True Word of His Bani, by which we meet our True Lord.

ਗੁਜਰੀ ਵਾਰਾ (੩) (੧੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੫

Raag Gujri Ki Vaar Guru Amar Das

ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥

Naanak Vaahu Vaahu Karathiaa Prabh Paaeiaa Karam Paraapath Hoe ||1||

O Nanak, chanting Waaho! Waaho! God is attained; by His Grace, He is obtained. ||1||

ਗੁਜਰੀ ਵਾਰਾ (੩) (੧੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੫

Raag Gujri Ki Vaar Guru Amar Das

ਮਃ ੩ ॥

Ma 3 ||

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪

ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥

Vaahu Vaahu Karathee Rasanaa Sabadh Suhaaee ||

Chanting Waaho! Waaho! the tongue is adorned with the Word of the Shabad.

ਗੁਜਰੀ ਵਾਰਾ (੩) (੧੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੬

Raag Gujri Ki Vaar Guru Amar Das

ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥

Poorai Sabadh Prabh Miliia Aaee ||

Through the Perfect Shabad, one comes to meet God.

ਗੁਜਰੀ ਵਾਰਾ (੩) (੧੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੭

Raag Gujri Ki Vaar Guru Amar Das

ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥

Vaddabhaageeaa Vaahu Vaahu Muhahu Kadtaaee ||

How very fortunate are those, who with their mouths, chant Waaho! Waaho!

ਗੁਜਰੀ ਵਾਰਾ (੩) (੧੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੭

Raag Gujri Ki Vaar Guru Amar Das

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ ਕਉ ਪਰਜਾ ਪੂਜਣ ਆਈ ॥

Vaahu Vaahu Karehi Saeee Jan Sohanae Thinh Ko Parajaa Poojan Aaee ||

How beautiful are those persons who chant Waaho! Waaho! ; people come to venerate them.

ਗੁਜਰੀ ਵਾਰਾ (੩) (੧੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੭

Raag Gujri Ki Vaar Guru Amar Das

ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥

Vaahu Vaahu Karam Paraapath Hovai Naanak Dhar Sachai Sobhaa Paaee ||2||

Waaho! Waaho! is obtained by His Grace; O Nanak, honor is obtained at the Gate of the True Lord. ||2||

ਗੁਜਰੀ ਵਾਰਾ (੩) (੧੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੮

Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪

ਬਜਰ ਕਪਾਟ ਕਾਇਆ ਗੜ੍ ਭੀਤਰਿ ਕੂੜ੍ ਕੁਸਤੁ ਅਭਿਮਾਨੀ ॥

Bajar Kapaatt Kaaeiaa Garrh Bheethar Koorr Kusath Abhimaanee ||

Within the fortress of body, are the hard and rigid doors of falsehood, deception and pride.

ਗੁਜਰੀ ਵਾਰਾ (੩) (੧੪):੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੯

Raag Gujri Ki Vaar Guru Amar Das

ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥

Bharam Bhooolae Nadhar N Aavanee Manamukh Andhh Agiaanee ||

Deluded by doubt, the blind and ignorant self-willed manmukhs cannot see them.

ਗੁਜਰੀ ਵਾਰਾ (੩) (੧੪):੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੯

Raag Gujri Ki Vaar Guru Amar Das

ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥

Oupaae Kithai N Labhanee Kar Bhaekh Thhakaeh Bhaekhavaanee ||

They cannot be found by any efforts; wearing their religious robes, the wearers have grown weary of trying.

ਗੁਜਰੀ ਵਾਰਾ (੩) (੧੪):੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੦

Raag Gujri Ki Vaar Guru Amar Das

ਗੁਰ ਸਬਦੀ ਖੋਲਾਈਅਨਿ ਹਰਿ ਨਾਮੁ ਜਪਾਨੀ ॥

Gur Sabadhee Kholaaeeanih Har Naam Japaanee ||

The doors are opened only by the Word of the Guru's Shabad, and then, one chants the Name of the Lord.

ਗੁਜਰੀ ਵਾਰਾ (੩) (੧੪):੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੧

Raag Gujri Ki Vaar Guru Amar Das

ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥

Har Jeeo Anmrith Birakh Hai Jin Peeaa Thae Thripathaanee ||14||

The Dear Lord is the Tree of Ambrosial Nectar; those who drink in this Nectar are satisfied. ||14||

ਗੁਜਰੀ ਵਾਰਾ (੩) (੧੪):੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੧

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪

ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥

Vaahu Vaahu Karathiaa Rain Sukh Vihaae ||

Chanting Waaho! Waaho! the night of one's life passes in peace.

ਗੁਜਰੀ ਵਾਰਾ (੩) (੧੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੨

Raag Gujri Ki Vaar Guru Amar Das

ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥

Vaahu Vaahu Karathiaa Sadhaa Anandh Hovai Maeree Maae ||

Chanting Waaho! Waaho! I am in eternal bliss, O my mother!

ਗੁਜਰੀ ਵਾਰਾ (੩) (੧੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੨

Raag Gujri Ki Vaar Guru Amar Das

ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥

Vaahu Vaahu Karathiaa Har Sio Liv Laae ||

Chanting Waaho! Waaho!, I have fallen in love with the Lord.

ਗੁਜਰੀ ਵਾਰਾ (੩) (੧੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੩

Raag Gujri Ki Vaar Guru Amar Das

ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥

Vaahu Vaahu Karamee Bolai Bolaae ||

Waaho! Waaho! Through the karma of good deeds, I chant it, and inspire others to chant it as well.

ਗੁਜਰੀ ਵਾਰਾ (੩) (੧੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੩

Raag Gujri Ki Vaar Guru Amar Das

ਵਾਹੁ ਵਾਹੁ ਕਰਤਿਆ ਸੋਭਾ ਪਾਇ ॥

Vaahu Vaahu Karathiaa Sobhaa Paae ||

Chanting Waaho! Waaho!, one obtains honor.

ਗੁਜਰੀ ਵਾਰਾ (੩) (੧੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੩

Raag Gujri Ki Vaar Guru Amar Das

ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥

Naanak Vaahu Vaahu Sath Rajaae ||1||

O Nanak, Waaho! Waaho! is the Will of the True Lord. ||1||

ਗੁਜਰੀ ਵਾਰਾ (੩) (੧੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੪

Raag Gujri Ki Vaar Guru Amar Das

ਮਃ ੩ ॥

Ma 3 ||

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪

ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਪੀ ਭਾਲਿ ॥

Vaahu Vaahu Baanee Sach Hai Guramukh Ladhhee Bhaal ||

Waaho! Waaho! is the Bani of the True Word. Searching, the Gurmukhs have found it.

ਗੁਜਰੀ ਵਾਰਾ (੩) (੧੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੪

Raag Gujri Ki Vaar Guru Amar Das

ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥

Vaahu Vaahu Sabadhae Oucharai Vaahu Vaahu Hiradhai Naal ||

Waaho! Waaho! They chant the Word of the Shabad. Waaho! Waaho! They enshrine it in their hearts.

ਗੁਜਰੀ ਵਾਰਾ (੩) (੧੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੫

Raag Gujri Ki Vaar Guru Amar Das

ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥

Vaahu Vaahu Karathiaa Har Paaeiaa Sehajae Guramukh Bhaal ||

Chanting Waaho! Waaho! the Gurmukhs easily obtain the Lord, after searching.

ਗੁਜਰੀ ਵਾਰਾ (੩) (੧੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੫

Raag Gujri Ki Vaar Guru Amar Das

ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥

Sae Vaddabhaagee Naanakaa Har Har Ridhai Samaal ||2||

O Nanak, very fortunate are those who reflect upon the Lord, Har, Har, within their hearts. ||2||

ਗੁਜਰੀ ਵਾਰਾ (੩) (੧੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੬

Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪

ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥

Eae Manaa Ath Lobheea Nith Lobhae Raathaa ||

O my utterly greedy mind, you are constantly engrossed in greed.

ਗੁਜਰੀ ਵਾਰਾ (੩) (੧੫):੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੬

Raag Gujri Ki Vaar Guru Amar Das

ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥

Maaeiaa Manasaa Mohanee Dheh Dhis Firaathaa ||

In your desire for the enticing Maya, you wander in the ten directions.

ਗੁਜਰੀ ਵਾਰਾ (੩) (੧੫):੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੭

Raag Gujri Ki Vaar Guru Amar Das

ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥

Agai Naaoo Jaath N Jaaeisee Manamukh Dhukh Khaathaa ||

Your name and social status shall not go with you hereafter; the self-willed manmukh is consumed by pain.

ਗੁਜਰੀ ਵਾਰਾ (੩) (੧੫):੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੭

Raag Gujri Ki Vaar Guru Amar Das

ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥

Rasanaa Har Ras N Chakhiou Feekaa Bolaathaa ||

Your tongue does not taste the sublime essence of the Lord; it utters only insipid words.

ਗੁਜਰੀ ਵਾਰਾ (੩) (੧੫):੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੮

Raag Gujri Ki Vaar Guru Amar Das

ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥

Jinaa Guramukh Anmrith Chaakhiaa Sae Jan Thripathaathaa ||15||

Those Gurmukhs who drink in the Ambrosial Nectar are satisfied. ||15||

ਗੁਜਰੀ ਵਾਰਾ (੩) (੧੫):੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੮

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥

Vaahu Vaahu This No Aakheeai J Sachaa Gehir Ganbheer ||

Chant Waaho! Waaho! to the Lord, who is True, profound and unfathomable.

ਗੁਜਰੀ ਵਾਰਾ (੩) (੧੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੯

Raag Gujri Ki Vaar Guru Amar Das

ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥

Vaahu Vaahu This No Aakheeai J Gunadhaathaa Math Dhheer ||

Chant Waaho! Waaho! to the Lord, who is the Giver of virtue, intelligence and patience.

ਗੁਜਰੀ ਵਾਰਾ (੩) (੧੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੪ ਪੰ. ੧੯

Raag Gujri Ki Vaar Guru Amar Das